


ਯਿਸੂ ਦੀ ਕਲੀਸੀਆ : ਸੰਗਠਨ

ਬਹੁਤੇ ਲੋਕਾਂ ਦੀ ਨਜ਼ਰ ਵਿਚ ਇਸ ਗੱਲ ਦੀ ਕੋਈ ਅਹਿਮੀਅਤ ਨਹੀਂ ਹੈ ਕਿ ਕਲੀਸੀਆ ਦਾ ਸੰਗਠਨ ਕਿਹੋ ਜਿਹਾ ਹੋਣਾ ਚਾਹੀਦਾ ਹੈ। ਫਿਰ ਵੀ ਸੰਗਠਨ ਇਕ ਅਹਿਮ ਵਿਸ਼ਾ ਹੈ। ਕਲੀਸੀਆ ਦਾ ਸੰਗਠਨ ਮਨੁੱਖੀ ਸਰੀਰ ਦੇ ਅੰਗਾਂ ਵਾਂਗ ਹੈ। ਇਕ ਅੰਗ ਦੇ ਖਰਾਬ ਹੋ ਜਾਣ ਨਾਲ ਪੂਰਾ ਢਾਂਚਾ ਹੀ ਬੇਡੌਲ ਹੋ ਜਾਵੇਗਾ, ਯਾਨੀ ਪੂਰਾ ਸਰੀਰ ਹੀ ਬੇਕਾਰ ਹੋ ਜਾਵੇਗਾ।

ਯਿਸੂ, ਸਿਰ ਹੈ

ਬਹੁਤ ਸਾਰੇ ਧਾਰਮਿਕ ਸੰਗਠਨਾਂ ਦੇ ਮੁਖੀ (ਸਿਰ) ਅਤੇ ਮੁੱਖ ਦਫ਼ਤਰ (ਹੈਡਕੁਆਟਰ) ਹੁੰਦੇ ਹਨ, ਪਰ ਯਿਸੂ ਦੀ ਕਲੀਸੀਆ ਦਾ ਸਿਰਫ਼ ਇੱਕੋ ਹੀ ਸਿਰ ਸੀ (ਅਤੇ ਹੈ) ਅਤੇ ਉਹ ਯਿਸੂ ਹੈ। ਕਲੀਸੀਆ ਦਾ ਮੁੱਖ ਦਫ਼ਤਰ ਸਵਰਗ ਵਿਚ ਹੈ, ਜਿੱਥੇ ਯਿਸੂ ਹੈ। ਪੌਲਸ ਰਸੂਲ ਨੇ ਕਿਹਾ ਕਿ ਪ੍ਰਮੇਸ਼ਵਰ ਨੇ ‘‘ਸੱਭੋ ਕੁਝ ਉਸ ਦੇ ਪੈਰਾਂ ਹੇਠ ਕਰ ਦਿੱਤਾ ਅਤੇ ਸਭਨਾਂ ਵਸਤਾਂ ਉੱਤੇ ਸਿਰ ਬਣਨ ਲਈ ਉਸ ਨੂੰ ਕਲੀਸੀਆ ਲਈ ਦੇ ਦਿੱਤਾ’’ (ਅਫ਼ਸੀਆਂ 1:22; ਕੁਲੁੱਸੀਆਂ 1:18 ਵੀ ਵੇਖੋ)। ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਕਿ ‘‘ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ ਮੈਨੂੰ ਦਿੱਤਾ ਗਿਆ ਹੈ’’ (ਮੱਤੀ 28:18)।

ਕਲੀਸੀਆ ਦੇ ਸੰਸਾਰਕ ਮੁਖੀਆਂ ਅਤੇ ਮੁੱਖ ਦਫ਼ਤਰਾਂ ਦੀ ਗੱਲ ਬਾਈਬਲ ਵਿਚ ਨਹੀਂ ਮਿਲਦੀ। ਨਾ ਹੀ ਉਸ ਵਿਚ ਜ਼ਿਆਦਾਤਰ ਸੰਗਠਨਾਂ ਦੇ ਕਮਾਲ ਦੇ ਸੰਗਠਨਾਤਮਕ ਪ੍ਰਬੰਧਾਂ ਦਾ ਜ਼ਿਕਰ ਹੈ। ਨਵੇਂ ਨੇਮ ਦੇ ਸਮੇਂ ਕਲੀਸੀਆ ਨਾਲ ਜ਼ਿਲਾ-ਪੱਧਰ, ਰਾਸ਼ਟਰੀ-ਪੱਧਰ ਜਾਂ ਅੰਤਰ-ਰਾਸ਼ਟਰੀ ਪੱਧਰ ਦੇ ਸੰਗਠਨ ਜੁੜੇ ਹੋਏ ਨਹੀਂ ਸੀ। ਸਥਾਨਕ ਕਲੀਸੀਆ ਹੀ ਸਭ ਤੋਂ ਵੱਡਾ ਸੰਗਠਨ ਸੀ।




ਉੱਪਰ ਦਿੱਤੇ ਰੇਖਾ ਚਿੱਤਰ ਵਿਚ, 'ਸਿਰ, ਯਿਸੂ' ਦੇ ਹੇਠਾਂ ਗੋਲਾਕਾਰਾਂ ਵਿਚ ਸਥਾਨਕ ਮੰਡਲੀਆਂ ਨੂੰ ਦਰਸਾਇਆ ਗਿਆ ਹੈ। ਹਰ ਚਿੱਤਰ ਵਿਚ ਹਰ ਮੰਡਲੀ ਨੂੰ ਇਕ ਦੂਜੀ ਤੋਂ ਅਜ਼ਾਦ ਵਿਖਾਇਆ ਗਿਆ ਹੈ। ਸਥਾਨਕ ਮੰਡਲੀਆਂ ਆਪਸ ਵਿਚ ਪਿਆਰ ਨਾਲ ਜੁੜੀਆਂ ਹੁੰਦੀਆਂ ਹਨ। ਉਹ ਇਕ ਦੂਜੀ ਮੰਡਲੀ ਦੀ ਮਦਦ ਕਰਦੀਆਂ ਹਨ (ਰਸੂਲਾਂ ਦੇ ਕੰਮ 11:28-30; ਰੋਮੀਆਂ 15:25, 26), ਪਰ ਸੰਗਠਨ ਦੇ ਤੌਰ ਤੇ ਉਨ੍ਹਾਂ ਵਿਚਕਾਰ ਕੋਈ ਵੀ ਬੰਧਨ ਨਹੀਂ ਸੀ।

ਇਸ ਪ੍ਰਬੰਧ ਨੂੰ ਕਈ ਵਾਰ 'ਸਥਾਨਕ ਖੁਦ-ਮੁਖਤਿਆਰੀ' ਕਿਹਾ ਜਾਂਦਾ ਹੈ। ਯੂਨਾਨੀ ਸ਼ਬਦ ਵਾਂਗ 'ਖੁਦ-ਮੁਖਤਿਆਰੀ' ਦਾ ਅਰਥ ਹੈ 'ਆਪਣਾ ਇੰਤਜ਼ਾਮ ਆਪੇ ਕਰਨਾ।' ਪ੍ਰਭੂ ਦੀ ਕਲੀਸੀਆ ਦੀ ਹਰ ਸਥਾਨਕ ਮੰਡਲੀ ਪੂਰੀ ਤਰ੍ਹਾਂ ਨਾਲ ਖੁਦ-ਮੁਖਤਿਆਰ ਹੈ, ਯਾਨੀ ਉਹ ਆਪਣਾ ਪ੍ਰਬੰਧ ਆਪੇ ਕਰਦੀ ਹੈ ਅਤੇ ਸਿਰਫ਼ ਯਿਸੂ ਦੇ ਅਧੀਨ ਹੈ।

ਕਈ ਲੋਕਾਂ ਨੂੰ ਲਗਦਾ ਹੈ ਕਿ ਇਹ ਸਰਲ ਪ੍ਰਬੰਧ ਅੱਜ ਦੇ ਗੁੰਝਲ ਭਰੇ ਸੰਸਾਰ ਵਿਚ ਕੰਮ ਨਹੀਂ ਕਰ ਸਕਦਾ। ਉਹ ਜ਼ਿਦ ਕਰਦੇ ਹਨ ਕਿ ਕਲੀਸੀਆ ਦੇ ਕੰਮ ਨੂੰ ਪੂਰਾ ਕਰਨ ਲਈ ਵੱਡੇ ਸਾਰੇ ਸੰਗਠਨ ਵਾਲੇ 'ਪ੍ਰਬੰਧ' ਦੀ ਲੋੜ ਹੈ। ਪਰ ਮੈਂ ਸਾਬਤ ਕਰ ਸਕਦਾ ਹਾਂ ਕਿ ਪ੍ਰਭੂ ਦਾ ਪ੍ਰਬੰਧ ਹੀ ਕਾਫ਼ੀ ਹੈ। ਮੈਂ ਮਨੁੱਖਾਂ ਦੁਆਰਾ ਬਣਾਏ ਕਿਸੇ ਸੰਗਠਨ ਦੇ ਬਿਨਾਂ ਹੀ ਆਸਟ੍ਰੇਲੀਆ ਵਿਚ ਦਸ ਸਾਲ ਤਕ ਪ੍ਰਚਾਰ ਦਾ ਕੰਮ ਕੀਤਾ: ਮਿਡਵੈਸਟ ਸਿਟੀ, ਓਕਲਾਹੋਮਾ ਦੀ ਈਸਟ ਸਾਈਡ ਚਰਚ ਆਫ਼ ਕ੍ਰਾਈਸਟ ਮੇਰੀ ਮਦਦ ਕਰਦੀ ਸੀ। ਮਸੀਹ ਦੀਆਂ ਹੋਰ ਕਲੀਸੀਆਵਾਂ ਵੀ ਲੋੜੀਂਦੀ ਮਾਲੀ ਮਦਦ ਤਾਂ ਕਰਦੀਆਂ ਸਨ ਪਰ ਮੈਨੂੰ ਕਿਸੇ ਮਿਸ਼ਨਰੀ ਸੋਸਾਇਟੀ ਦੀ ਲੋੜ ਨਹੀਂ ਪਈ ਸੀ।

ਸਥਾਨਕ ਮੰਡਲੀ

ਨਵੇਂ ਨੇਮ ਵਿਚ, ਕਲੀਸੀਆ ਦੀ ਇੱਕੋ-ਇਕ ਸੰਗਠਨਾਤਮਕ ਇਕਾਈ ਸਥਾਨਕ ਮੰਡਲੀ ਹੈ। ਇਸ ਪਾਠ ਦੇ ਅਗਲੇ ਭਾਗ ਵਿਚ ਅਸੀਂ ਇਸ ਗੱਲ ਤੇ ਧਿਆਨ ਦਿਆਂਗੇ ਕਿ ਬਾਈਬਲ ਦੇ ਵਕਤ ਸਥਾਨਕ ਮੰਡਲੀਆਂ ਕਿਵੇਂ ਸੰਗਠਤ ਹੁੰਦੀਆਂ ਸਨ। ਪੌਲੁਸ ਨੇ ਫਿਲਿੱਪੇ ਵਿਚ ਪੂਰੀ ਤਰ੍ਹਾਂ ਨਾਲ ਸੰਗਠਤ ਹੋ ਚੁਕੀ ਕਲੀਸੀਆ¹ ਨੂੰ ਲਿਖਦਿਆਂ ਆਪਣੀ ਚਿੱਠੀ ਇਸ ਤਰ੍ਹਾਂ ਸ਼ੁਰੂ ਕੀਤੀ: 'ਲਿਖਤਮ ਪੌਲੁਸ ਅਰ ਤਿਮੋਥਿਉਸ ਮਸੀਹ ਯਿਸੂ ਦੇ ਦਾਸ, ਅੱਗੇ ਜੋਗ ਫਿਲਿੱਪੇ ਵਿੱਚ ਦੇ ਜਿੰਨੇ ਮਸੀਹ ਯਿਸੂ ਵਿੱਚ ਸੰਤ ਹਨ ਉਨ੍ਹਾਂ ਸਭਨਾਂ ਨੂੰ ਕਲੀਸੀਆ ਦਿਆਂ ਨਿਗਾਹਬਾਨਾਂ² ਅਤੇ ਸੇਵਕਾਂ ਸਣੇ' (ਫਿਲਿੱਪੀਆਂ 1:1)। ਇਸ ਆਇਤ ਵਿਚ ਚਾਰ ਸਮੂਹਾਂ ਦਾ ਜ਼ਿਕਰ ਕੀਤਾ ਗਿਆ ਹੈ: ਪੌਲੁਸ ਅਤੇ ਤਿਮੋਥਿਉਸ ਖੁਸ਼ਖਬਰੀ ਦੇ ਪ੍ਰਚਾਰਕ (ਭਾਵ ਇਵੈਂਜਲਿਸਟ) ਸਨ। ਉਨ੍ਹਾਂ ਨੇ ਫਿਲਿੱਪੇ ਵਿਚ 'ਸੰਤਾਂ' ਦੇ ਨਾਂ ਲਿਖਿਆ, ਇਹ ਸ਼ਬਦ ਆਮ ਤੌਰ ਤੇ ਕਲੀਸੀਆ ਦੇ ਲੋਕਾਂ ਲਈ ਵਰਤਿਆ ਜਾਂਦਾ ਸੀ।³ ਸੰਤਾਂ ਵਿਚ ਦੋ ਵਿਸ਼ੇਸ਼ ਵਰਗ ਸਨ, ਜਿਨ੍ਹਾਂ ਨੂੰ ਪੌਲੁਸ ਨੇ 'ਨਿਗਾਹਬਾਨ' ਅਤੇ 'ਸੇਵਕ' ਕਿਹਾ ਹੈ। ਇਸ ਰੇਖਾ ਚਿੱਤਰ ਤੋਂ ਪਤਾ ਲਗਦਾ ਹੈ ਕਿ ਪੂਰੀ ਤਰ੍ਹਾਂ ਨਾਲ ਸੰਗਠਿਤ ਹੋ ਚੁਕੀ ਮੰਡਲੀ ਵਿਚ ਉਹ ਚਾਰ ਵਰਗ ਕਿਵੇਂ ਕੰਮ ਕਰਦੇ ਹਨ:



ਨਿਗਾਹਬਾਨ: ਬਜ਼ੁਰਗ/ਐਲਡਰ

ਮੰਡਲੀ ਦੇ ਆਗੂਆਂ ਨੂੰ ‘ਬਜ਼ੁਰਗ (elders)’ ਕਿਹਾ ਜਾਂਦਾ ਹੈ। ਇਸ ‘ਅਹੁਦੇ’⁴ ਵਿਚ ਸਭ ਤੋਂ ਜ਼ਿਆਦਾ ਪ੍ਰਚੱਲਿਤ ਸ਼ਬਦ ਇਹੀ ਹੈ (ਰਸੂਲਾਂ ਦੇ ਕੰਮ 11:30; 14:23; 15:2; 20:17)। ‘ਬਜ਼ੁਰਗ’ ਜਾਂ ‘ਐਲਡਰ’ ਲਈ ਯੂਨਾਨੀ ਸ਼ਬਦ ਪ੍ਰੈਸਬਿਟਿਟੋਸ (presbuteros) ਹੈ। ਪ੍ਰੈਸਬਿਟਿਟੋਸ ਦਾ ਅਰਥ ਹੈ ‘ਬੁੱਢਾ’⁵; ਪਰ ਕਲੀਸੀਆ ਦੇ ਆਗੂਆਂ ਦੇ ਸਬੰਧ ਵਿਚ, ਉਮਰ ਦੇ ਨਾਲ ਨਾਲ ਪੱਕੀ ਉਮਰ ਤੇ ਵੀ ਜ਼ੋਰ ਦਿੱਤਾ ਗਿਆ ਹੈ। ਬਜ਼ੁਰਗ (ਐਲਡਰ) ਪੁਖਤਾ ਫੈਸਲੇ ਲੈਣ ਦੇ ਯੋਗ ਹੋਣੇ ਜ਼ਰੂਰੀ ਹਨ।

ਐਲਡਰਾਂ ਨੂੰ ‘ਨਿਗਾਹਬਾਨ’ ਦੇ ਤੌਰ ਤੇ ਵੀ ਜਾਣਿਆ ਜਾਂਦਾ ਸੀ। ਪੌਲਸ ਨੇ ਤੀਤੁਸ ਨੂੰ ਲਿਖਦਿਆਂ ਹੋਏ ‘ਬਜ਼ੁਰਗ/ਐਲਡਰ’ ਅਤੇ ‘ਨਿਗਾਹਬਾਨ/ਬਿਸ਼ਪ’ ਨੂੰ ਇਕ ਦੂਜੇ ਦੇ ਥਾਂ ਤੇ ਅਦਲ-ਬਦਲ ਕੇ ਵਰਤਿਆ:

ਮੈਂ ਤੈਨੂੰ ਇਸ ਨਮਿੱਤ ਕਰੈਤ ਵਿਚ ਛੱਡਿਆ ਸੀ ਕਿ ਜਿਹੜੀਆਂ ਗੱਲਾਂ ਰਹਿ ਗਈਆਂ ਸਨ ਤੂੰ ਉਨ੍ਹਾਂ ਨੂੰ ਸੁਆਰੇਂ ਅਤੇ ਨਗਰ ਨਗਰ ਬਜ਼ੁਰਗ ਥਾਪ ਦੇਵੇਂ ਜਿਵੇਂ ਮੈਂ ਤੈਨੂੰ ਆਗਿਆ ਕੀਤੀ ਸੀ। ਜੇ ਕੋਈ ਨਿਰਦੋਸ਼ ਅਤੇ ਇੱਕੋ ਪਤਨੀ ਦਾ ਪਤੀ ਹੋਵੇ ਜਿਹਦੇ ਬਾਲਕ ਨਿਹਚਾਵਾਨ ਹੋਣ ਅਤੇ ਉਨ੍ਹਾਂ ਦੇ ਜੁੰਮੇ ਬਦਚਲਣੀ ਦਾ ਦੋਸ਼ ਨਾ ਹੋਵੇ ਅਤੇ ਨਾ ਉਹ ਢੀਠ ਹੋਣ। ਕਿਉਂਕਿ ਚਾਹੀਦਾ ਹੈ ਕਿ ਕਲੀਸੀਆ ਦਾ ਨਿਗਾਹਬਾਨ (ਜਾਂ ਬਿਸ਼ਪ) ਪ੍ਰਮੇਸ਼ਵਰ ਦਾ ਮੁਖਤਿਆਰ ਹੋ ਕੇ ਨਿਰਦੋਸ਼ ਹੋਵੇ, ...’ (ਤੀਤੁਸ 1:5-7)।

ਪ੍ਰਚੱਲਿਤ ਸ਼ਬਦ ‘ਬਿਸ਼ਪ’ ਯੂਨਾਨੀ ਭਾਸ਼ਾ ਦੇ ਇਕ ਮਿਸ਼ਰਤ ਸ਼ਬਦ ਏਪੀਸਕੋਪੋਸ (episkopos) ਤੋਂ ਨਿੱਕਲਿਆ ਹੈ ਜਿਸ ਦਾ ਅਰਥ (ਜਿਵੇਂ ਪਹਿਲਾਂ ਧਿਆਨ ਦੁਆਇਆ ਗਿਆ ਸੀ) ‘ਨਿਗਾਹਬਾਨ (overseer)’ ਹੈ। ਪੌਲਸ ਨੇ ਐਲਡਰਾਂ ਨੂੰ ਦੱਸਿਆ ਕਿ ਪ੍ਰਮੇਸ਼ਵਰ ਨੇ ਉਨ੍ਹਾਂ ਨੂੰ ‘ਨਿਗਾਹਬਾਨ’ ਠਹਿਰਾਇਆ ਹੈ (ਰਸੂਲਾਂ ਦੇ ਕੰਮ 20:17, 28)। ਪਤਰਸ ਨੇ ਐਲਡਰਾਂ ਨੂੰ ‘ਚਰਵਾਹੀ’ ਕਰਨ ਦੀ ਬੇਨਤੀ ਕੀਤੀ ਸੀ (1 ਪਤਰਸ 5:1, 2)। ‘ਨਿਗਾਹਬਾਨ’ (‘ਬਿਸ਼ਪ’) ਸ਼ਬਦ ਐਲਡਰਾਂ ਦੀ ਜ਼ਿੰਮੇਵਾਰੀ ਤੇ ਜ਼ੋਰ ਦਿੰਦਾ ਹੈ ਕਿ ਉਹ ਮੰਡਲੀ ਨਾਲ ਜੁੜੀਆਂ ਸਭ ਗੱਲਾਂ ਦੀ ਨਿਗਰਾਨੀ ਕਰਦੇ ਹਨ।⁶

ਐਲਡਰਾਂ/ਬਿਸ਼ਪਾਂ ਨੂੰ ‘ਪਾਸਬਾਨ (pastors)’ ਵੀ ਕਿਹਾ ਜਾਂਦਾ ਸੀ। ਅਫ਼ਸੀਆਂ 4 ਵਿਚ ਇਹ ਸ਼ਬਦ ਸੰਗਿਆ ਰੂਪ ਵਿਚ ਮਿਲਦਾ ਹੈ: ‘ਉਹਨੇ ਕਈਆਂ ਨੂੰ ਰਸੂਲ, ਕਈਆਂ ਨੂੰ

ਨਬੀ, ਕਈਆਂ ਨੂੰ ਪ੍ਰਚਾਰਕ, ਕਈਆਂ ਨੂੰ ਪਾਸਬਾਨ ਅਤੇ ਉਸਤਾਦ ਕਰਕੇ ਦੇ ਦਿੱਤਾ। ਤਾਂ ਜੋ ਸੇਵਕਾਈ ਦੇ ਕੰਮ ਲਈ ਸੰਤ ਸਿੱਧ ਹੋਣ ...' (ਅਫਸੀਆਂ 4: 11, 12)। 'ਪਾਸਟਰ' ਇਕ ਲਾਤੀਨੀ ਸ਼ਬਦ ਹੈ ਜਿਹਦੀ ਵਰਤੋਂ 'ਚਰਵਾਰੇ' (poimen) ਲਈ ਯੂਨਾਨੀ ਸ਼ਬਦ ਦੇ ਅਨੁਵਾਦ ਲਈ ਕੀਤੀ ਜਾਂਦੀ ਹੈ। ਇਸ ਸ਼ਬਦ ਦਾ ਕ੍ਰਿਆ ਰੂਪ ਰਸੂਲਾਂ ਦੇ ਕੰਮ 20 ਵਿਚ ਮਿਲਦਾ ਹੈ ਜਿੱਥੇ ਐਲਡਰਾਂ/ਨਿਗਾਹਬਾਨਾਂ ਨੂੰ 'ਪ੍ਰੋਸਟਰ ਦੀ ਕਲੀਸੀਆ ਦੀ ਚਰਵਾਰੀ' ਕਰਨ ਲਈ ਕਿਹਾ ਗਿਆ ਹੈ (ਰਸੂਲਾਂ ਦੇ ਕੰਮ 20: 28)। ਇਸ ਦਾ ਕ੍ਰਿਆ ਰੂਪ 1 ਪਤਰਸ 5 ਵਿਚ ਵੀ ਮਿਲਦਾ ਹੈ, ਜਿੱਥੇ ਐਲਡਰਾਂ/ਨਿਗਾਹਬਾਨਾਂ ਨੂੰ 'ਪ੍ਰੋਸਟਰ ਦੇ ਉਸ ਇੱਜ਼ ਦੀ ਜੋ ਤੁਹਾਡੇ ਵਿਚ ਹੈ ਚਰਵਾਰੀ' ਕਰਨ ਲਈ ਕਿਹਾ ਗਿਆ ਹੈ (ਆਇਤ 2)। ਰਸੂਲਾਂ ਦੇ ਕੰਮ 20 ਅਤੇ 1 ਪਤਰਸ 5 ਦੋਹਾਂ ਵਿਚ ਇਨ੍ਹਾਂ ਤਿੰਨਾਂ ਸ਼ਬਦਾਂ ਨੂੰ ਅਦਲ ਬਦਲ ਕੇ ਵਰਤਿਆ ਗਿਆ ਹੈ।

ਬਜ਼ੁਰਗ (ਐਲਡਰ) = ਨਿਗਾਹਬਾਨ (ਬਿਸ਼ਪ) = ਪਾਸਬਾਨ (ਪਾਸਟਰ)/ਚਰਵਾਰੇ

'ਪਾਸਬਾਨ' ਜਾਂ 'ਚਰਵਾਰਾ' ਤੋਂ ਐਲਡਰਾਂ ਦੇ ਕੰਮ ਦਾ ਪਤਾ ਲਗਦਾ ਹੈ। ਜਿਵੇਂ ਇਮਾਨਦਾਰ ਚਰਵਾਰੇ ਆਪਣੇ ਇੱਜ਼ਾਂ ਦੀ ਚਰਵਾਰੀ ਅਤੇ ਦੇਖਭਾਲ ਕਰਦੇ ਹਨ ਓਸੇ ਤਰ੍ਹਾਂ ਐਲਡਰਾਂ ਦਾ ਕੰਮ ਵੀ ਸਥਾਨਕ ਮੰਡਲੀ ਦੀ ਚਰਵਾਰੀ ਅਤੇ ਦੇਖਭਾਲ ਕਰਨਾ ਹੈ। ਕਲੀਸੀਆ ਦੇ ਆਗੂਆਂ ਦੇ ਸਬੰਧ ਵਿਚ ਇਬਰਾਨੀਆਂ 13: 17 ਕਹਿੰਦਾ ਹੈ, 'ਉਹ ਉਨ੍ਹਾਂ ਵਾਂਗੂ ਜਿਨ੍ਹਾਂ ਨੂੰ ਲੇਖਾ ਦੇਣਾ ਹੈ ਤੁਹਾਡੀਆਂ ਜਾਨਾਂ ਦੇ ਨਮਿੱਤ ਜਾਗਦੇ ਰਹਿੰਦੇ ਹਨ।' ਐਲਡਰ ਹੋਣ ਦੀ ਇਹ ਜ਼ਿੰਮੇਵਾਰੀ ਕਿੰਨੀ ਵੱਡੀ ਹੈ!

ਅੱਜ, ਅਕਸਰ ਪ੍ਰਚਾਰਕਾਂ ਨੂੰ ਹੀ 'ਪਾਸਬਾਨ' ਜਾਂ 'ਪਾਸਟਰ' ਕਹਿ ਦਿੱਤਾ ਜਾਂਦਾ ਹੈ; ਪਰ ਨਵੇਂ ਨੇਮ ਦੇ ਸਮੇਂ ਵਿਚ ਪ੍ਰਚਾਰਕ ਨੂੰ ਮੰਡਲੀ ਦਾ 'ਪਾਸਬਾਨ' ਨਹੀਂ ਕਿਹਾ ਜਾਂਦਾ ਸੀ। 'ਪਾਸਟਰ' ਸ਼ਬਦ ਐਲਡਰਾਂ ਜਾਂ ਬਜ਼ੁਰਗਾਂ ਲਈ ਸੀ, ਨਾ ਕਿ ਉਨ੍ਹਾਂ ਲਈ ਜਿਹੜੇ ਇੰਜੀਲ ਦਾ ਪ੍ਰਚਾਰ ਜਾਂ ਮੁਨਾਦੀ ਕਰਦੇ ਸਨ।⁷

ਮੂਲ ਭਾਸ਼ਾ ਵਿਚ ਮੰਡਲੀ ਦੇ 'ਐਲਡਰਾਂ' ਲਈ ਜਿੱਥੇ ਵੀ ਇਸ ਸ਼ਬਦ ਦੀ ਵਰਤੋਂ ਹੋਈ ਹੈ, ਬਹੁਵਚਨ ਵਿਚ ਹੀ ਹੋਈ ਹੈ (ਰਸੂਲਾਂ ਦੇ ਕੰਮ 11:30; 14:23; 15:2; 16:4; 20:17; 21:18; 1 ਤਿਮੋਥਿਉਸ 5:17; ਤੀਤੁਸ 1:5; ਯਾਕੂਬ 5:14; 1 ਪਤਰਸ 5:1)। ਇੱਕੋ ਐਲਡਰ/ਬਜ਼ੁਰਗ (ਜਾਂ ਇੱਕੋ ਪਾਸਬਾਨ/ਪਾਸਟਰ) ਦੇ ਕਿਸੇ ਮੰਡਲੀ ਉੱਤੇ ਨਿਗਾਹਬਾਨੀ ਕਰਨ ਬਾਰੇ ਪੜ੍ਹਨ ਨੂੰ ਕਿਤੇ ਨਹੀਂ ਮਿਲਦਾ।

ਕੁਝ ਧਾਰਮਿਕ ਸੰਗਠਨਾਂ ਵਿਚ 'ਬਿਸ਼ਪ' ਹੁੰਦੇ ਹਨ ਜੋ ਇਕ ਖ਼ਾਸ ਇਲਾਕੇ 'ਤੇ ਕਾਬਿਜ਼ ਹੁੰਦੇ ਹਨ, ਜਿਸ ਵਿਚ ਬਹੁਤ ਸਾਰੀਆਂ ਮੰਡਲੀਆਂ ਹੁੰਦੀਆਂ ਹਨ। ਸਥਾਨਕ ਖੁਦਮੁਖ਼ਤਿਆਰੀ ਦਾ ਨਿਯਮ ਯਾਦ ਰੱਖੋ। ਬਾਈਬਲ ਮੁਤਾਬਕ, ਐਲਡਰਾਂ ਦਾ ਇਕ ਸਮੂਹ ਸਿਰਫ਼ ਓਸੇ ਸਥਾਨਕ ਮੰਡਲੀ ਦੀ ਨਿਗਾਹਬਾਨੀ ਕਰ ਸਕਦਾ ਹੈ ਜਿਸ ਦੇ ਉਹ ਖੁਦ ਮੈਂਬਰ ਹੋਣ। ਪਤਰਸ ਨੇ ਐਲਡਰਾਂ ਨੂੰ ਕਿਹਾ ਸੀ ਕਿ 'ਪ੍ਰੋਸਟਰ ਦੇ ਉਸ ਇੱਜ਼ ਦੀ ਜੋ ਤੁਹਾਡੇ ਵਿਚ ਹੈ ਚਰਵਾਰੀ ਕਰੋ' (1 ਪਤਰਸ 5:2), ਨਾ ਕਿ 'ਉਨ੍ਹਾਂ ਸਾਰੇ ਇੱਜ਼ਾਂ ਦੀ ਜਿਹੜੇ ਸੈਂਕੜੇ ਮੀਲ ਦੇ ਦਾਇਰੇ ਵਿਚ ਆਉਂਦੇ ਹਨ।'

ਐਲਡਰਾਂ/ਨਿਗਾਹਬਾਨਾਂ/ਪਾਸਬਾਨਾਂ ਦੀਆਂ ਯੋਗਤਾਵਾਂ 1 ਤਿਮੋਥਿਉਸ 3: 1-7 ਅਤੇ

ਤੀਤੁਸ 1:5-9 ਵਿਚ ਦਿੱਤੀਆਂ ਗਈਆਂ ਹਨ। ਸਮਾਂ ਕੱਢ ਕੇ ਇਨ੍ਹਾਂ ਆਇਤਾਂ ਨੂੰ ਪੜ੍ਹੋ। ਇਨ੍ਹਾਂ ਯੋਗਤਾਵਾਂ ਦੇ ਅਨੁਸਾਰ ਸਿਰਫ ਪ੍ਰਮੇਸ਼ਵਰ ਦਾ ਭੈਅ ਰੱਖਣ ਵਾਲੇ ਪਤੀ ਅਤੇ ਪਿਤਾ ਹੀ ਐਲਡਰ ਦੇ ਰੂਪ ਵਿਚ ਸੇਵਾ ਕਰ ਸਕਦੇ ਹਨ। ਅਣਵਿਆਹੇ ਪੁਰਖ ਯੋਗ ਨਹੀਂ ਹਨ; ਬੇ-ਔਲਾਦ ਪੁਰਖ ਯੋਗ ਨਹੀਂ ਹਨ; ਔਰਤਾਂ ਯੋਗ ਨਹੀਂ ਹਨ; ਰੂਹਾਨੀ ਤੌਰ ਤੇ ਕੱਚੇ ਅਤੇ ਪੁਖਤਾ ਫੈਸਲੇ ਲੈਣ ਵਿਚ ਅਸਮਰੱਥ ਪੁਰਖ ਅਯੋਗ ਹਨ।

ਹਰ ਮੰਡਲੀ ਨੇ ਆਪਣੇ ਐਲਡਰਾਂ ਨੂੰ ਆਪੇ ਚੁਣਨਾ ਹੁੰਦਾ ਹੈ। ਪ੍ਰਮੇਸ਼ਵਰ ਦੀ ਪ੍ਰੇਰਣਾ ਨਾਲ ਦਿੱਤੀਆਂ ਗਈਆਂ ਯੋਗਤਾਵਾਂ ਦੇ ਅਧਾਰ ਤੇ ਚੁਣਨਾ ਤਾਂ ਉਨ੍ਹਾਂ ਨੇ ਹੀ ਹੈ।⁹

ਸੇਵਕ: ਡੀਕਨ

ਫ਼ਿਲਿੱਪੀਆਂ 1:1 ਵਿਚ ਪੌਲੁਸ ਨੇ ‘ਨਿਗਾਹਬਾਨਾਂ ਅਤੇ ਸੇਵਕਾਂ’ ਨੂੰ ਲਿਖਿਆ। ‘ਡੀਕਨ’ ਯੂਨਾਨੀ ਭਾਸ਼ਾ ਤੋਂ ਲਿਆ ਗਿਆ ਸ਼ਬਦ ਹੈ, ਜਿਹਦਾ ਅਰਥ ਹੈ ‘ਸੇਵਕ।’

ਡੀਕਨ = ਸੇਵਕ

ਡੀਕਨਾਂ ਨੂੰ ‘ਐਲਡਰਾਂ ਦਾ ਸੱਜਾ ਹੱਥ’ ਕਿਹਾ ਜਾ ਸਕਦਾ ਹੈ। ਪਹਿਲਾਂ ‘ਡੀਕਨਾਂ’ ਦੀ ਚੋਣ ਮੰਡਲੀ ਦੀਆਂ ਦੁਨਿਆਵੀ ਲੋੜਾਂ ਨੂੰ ਪੂਰਾ ਕਰਨ ਲਈ ਕੀਤੀ ਗਈ ਸੀ ਤਾਂ ਜੋ ਆਗੂ ਆਪਣੇ ਆਪ ਨੂੰ ਉਸ ਕੰਮ ਵਿਚ ਲਗਾ ਸਕਣ ਜੋ ਪ੍ਰਮੇਸ਼ਵਰ ਉਨ੍ਹਾਂ ਤੋਂ ਕਰਾਉਣਾ ਚਾਹੁੰਦਾ ਸੀ (ਵੇਖੋ ਰਸੂਲਾਂ ਦੇ ਕੰਮ 6:1-6)।⁹

ਡੀਕਨਾਂ ਕੋਲ ਆਪਣੇ ਆਪ ਵਿਚ ਕੋਈ ਇਖ਼ਤਿਆਰ ਨਹੀਂ ਹੈ।¹⁰ ਉਨ੍ਹਾਂ ਕੋਲ ਇੱਕੋ ਇਕ ਇਖ਼ਤਿਆਰ ਐਲਡਰਾਂ ਕੋਲੋਂ ਮਿਲੀਆਂ ਜ਼ਿੰਮੇਵਾਰੀਆਂ ਹਨ।

ਡੀਕਨਾਂ ਦੀਆਂ ਯੋਗਤਾਵਾਂ 1 ਤਿਮੋਥਿਉਸ 3:8-13 ਵਿਚ ਦਿੱਤੀਆਂ ਗਈਆਂ ਹਨ। ਡੀਕਨਾਂ ਦੀ ਚੋਣ ਉਨ੍ਹਾਂ ਦੀ ਯੋਗਤਾ ਦੇ ਅਧਾਰ ਤੇ ਕਰਨਾ ਮੰਡਲੀ ਦੀ ਜ਼ਿੰਮੇਵਾਰੀ ਹੈ (ਵੇਖੋ ਰਸੂਲਾਂ ਦੇ ਕੰਮ 6:3, 5)।

ਖੁਸ਼ਖ਼ਬਰੀ ਸੁਣਾਉਣ ਵਾਲੇ: ਇਵੈਂਜਲਿਸਟ

ਮੁਢਲੀ ਕਲੀਸੀਆ ਵਿਚ ਪ੍ਰਚਾਰਕਾਂ ਨੂੰ ਤਿੰਨ ਨਾਵਾਂ ਨਾਲ ਸੱਦਿਆ ਜਾਂਦਾ ਸੀ। ਪਹਿਲਾਂ ਤਾਂ ਉਨ੍ਹਾਂ ਨੂੰ ‘ਪ੍ਰਚਾਰਕ’ ਜਾਂ ਮੁਨਾਦ ਕਿਹਾ ਜਾਂਦਾ ਸੀ (ਰੋਮੀਆਂ 10:14; 1 ਤਿਮੋਥਿਉਸ 2:7; 2 ਤਿਮੋਥਿਉਸ 1:11) ਯਾਨੀ ਜੋ ‘ਪ੍ਰਚਾਰ ਕਰਦੇ’ ਹਨ (1 ਕੁਰਿੰਥੀਆਂ 1:23)। ਯੂਨਾਨੀ ਭਾਸ਼ਾ ਵਿਚ ‘ਪ੍ਰਚਾਰਕ’ ਸ਼ਬਦ ‘ਮੁਨਾਦੀ’ ਕਰਨ ਵਾਲੇ ਲਈ ਵਰਤਿਆ ਜਾਂਦਾ ਹੈ। ਜਿਵੇਂ ਇਕ ਰਾਜਾ ਲਈ ਮੁਨਾਦੀ ਕਰਨ ਵਾਲਾ ਉਹਦੇ ਫ਼ਰਮਾਨਾਂ ਦੀ ਮੁਨਾਦੀ ਕਰਦਾ ਹੈ, ਓਸੇ ਤਰ੍ਹਾਂ ਪ੍ਰਚਾਰਕ ਰਾਜਾ ਯਿਸੂ ਵਾਸਤੇ ਮੁਨਾਦੀ ਕਰਦੇ ਸਨ।¹¹

ਪ੍ਰਚਾਰਕਾਂ ਨੂੰ ਕਈ ਵਾਰ ‘ਸੇਵਕ’ ਕਿਹਾ ਜਾਂਦਾ ਸੀ (ਰਸੂਲਾਂ ਦੇ ਕੰਮ 26:16; ਰੋਮੀਆਂ 15:16; ਅਫ਼ਸੀਆਂ 3:7; 6:21) ਅਰਥਾਤ ਜਿਨ੍ਹਾਂ ਨੂੰ ‘ਸੇਵਕਾਈ ਦਾ ਕੰਮ’ ਮਿਲਿਆ ਸੀ (ਰਸੂਲਾਂ ਦੇ ਕੰਮ 6:4; 2 ਤਿਮੋਥਿਉਸ 4:5)। ‘ਸੇਵਾ’ ਸ਼ਬਦ ਓਸੇ ਯੂਨਾਨੀ ਸ਼ਬਦ ਤੋਂ ਅਨੁਵਾਦ ਹੋਇਆ ਹੈ ਜਿਸ ਤੋਂ ‘ਡੀਕਨ’ ਅਤੇ ਇਹਦਾ ਸਰਲ ਅਰਥ ਹੈ

‘‘ਸੇਵਕ।’’ ਹਰ ਮਸੀਹੀ ਇਕ ਸੇਵਕ ਹੈ (ਜਾਂ ਹੋਣਾ ਚਾਹੀਦਾ ਹੈ)। ਭਾਵ ਹਰ ਮਸੀਹੀ ਨੂੰ ਸੇਵਾ ਜਾਂ ਸੇਵਕਾਈ ਦਾ ਕੰਮ ਮਿਲਣਾ ਜ਼ਰੂਰੀ ਹੈ (ਅਫ਼ਸੀਆਂ 4: 12; ਇਬਰਾਨੀਆਂ 6: 10; 1 ਪਤਰਸ 4: 10, 11)। ਇਸ ਕਰਕੇ ਪ੍ਰਚਾਰਕ ਇਕੱਲਾ ਹੀ ਮੰਡਲੀ ਦਾ ‘‘ਸੇਵਕ’’ ਨਹੀਂ ਹੈ। ‘‘ਸੇਵਕ’’ ਸ਼ਬਦ ਦੀ ਵਰਤੋਂ ਪ੍ਰਚਾਰਕ ਲਈ ਕੀਤੇ ਜਾਣ ਤੇ ਇਸ ਸ਼ਬਦ ਵਿਚ ਇਹ ਮਿਲ ਜਾਣਾ ਚੰਗਾ ਹੈ ਕਿ ‘‘ਉਹ ਵਚਨ ਦਾ ਸੇਵਕ ਹੈ’’ (ਵੇਖੋ ਰਸੂਲਾਂ ਦੇ ਕੰਮ 6: 4) ਜਾਂ ‘‘ਉਹਦੀ ਸੇਵਕਾਈ ਪ੍ਰਚਾਰ ਕਰਨ ਦੀ ਹੈ।’’

ਨਵੇਂ ਨੇਮ ਵਿਚ ਪ੍ਰਚਾਰਕ ਲਈ ਅਧਿਕਾਰਕ ਅਹੁਦਾ ‘‘ਇੰਜੀਲ ਦਾ ਪ੍ਰਚਾਰਕ’’ ਜਾਂ ਇਵੈਂਜਲਿਸਟ ਸੀ (ਰਸੂਲਾਂ ਦੇ ਕੰਮ 21: 8; ਅਫ਼ਸੀਆਂ 4: 11; 2 ਤਿਮੋਥਿਉਸ 4: 5)।¹² ‘‘ਇੰਜੀਲ ਦਾ ਪ੍ਰਚਾਰਕ’’ ਸ਼ਬਦ ‘‘ਇੰਜੀਲ ਜਾਂ ਖ਼ੁਸ਼ਖ਼ਬਰੀ’’ ਦੇ ਯੂਨਾਨੀ ਸ਼ਬਦ ਤੋਂ ਨਿੱਕਲਿਆ ਹੈ ਜਿਸ ਦਾ ਅਰਥ ਹੈ ‘‘[ਯਿਸੂ ਦੀ] ਖ਼ੁਸ਼ਖ਼ਬਰੀ ਸੁਣਾਉਣ ਵਾਲਾ।’’¹³ ਇਹਦੇ ਲਈ ਆਮ ਵਰਤਿਆ ਜਾਣ ਵਾਲਾ ਸ਼ਬਦ ਇਵੈਂਜਲਿਸਟ ਅੰਗ੍ਰੇਜ਼ੀ ਭਾਸ਼ਾ ਦੇ ਸ਼ਬਦ ਤੋਂ ਲਿਆ ਗਿਆ ਹੈ।

ਅੱਜ, ਪ੍ਰਚਾਰਕ ਦੀ ਜ਼ਿੰਮੇਵਾਰੀ ਵਚਨ ਦਾ ਪ੍ਰਚਾਰ ਕਰਨਾ ਅਤੇ ਇਹਦੀ ਸਿੱਖਿਆ ਦੇਣਾ ਹੈ। ਉਹਨੂੰ ਪ੍ਰਮੇਸ਼ਵਰ ਦਾ ਸੰਦੇਸ਼ ਸੁਣਾਉਣ ਤੋਂ ਵਧ ਕੇ ਕੋਈ ਇਖ਼ਤਿਆਰ ਨਹੀਂ ਹੈ।¹⁴

ਸਦੀਆਂ ਤੋਂ ਮਨੁੱਖ ਨੇ ਪ੍ਰਚਾਰਕਾਂ ਨੂੰ ਪ੍ਰਮੇਸ਼ਵਰ ਦੁਆਰਾ ਦਿੱਤੇ ਅਹੁਦੇ ਤੋਂ ਉੱਪਰ ਚੁੱਕਣਾ ਚਾਹਿਆ ਹੈ। ਉਸ ਨੂੰ ਪ੍ਰਮੇਸ਼ਵਰ ਦੇ ਵਚਨ ਤੋਂ ਬਾਹਰ ਖ਼ਿਤਾਬ ਦਿੱਤੇ ਗਏ ਹਨ (ਵੇਖੋ ਮੱਤੀ 23: 9)। ਇਨ੍ਹਾਂ ਵਿੱਚੋਂ ਇਕ ਖ਼ਿਤਾਬ ‘‘ਰੈਵਰੈਂਡ’’ ਹੈ। ਇਹ ਅੰਗ੍ਰੇਜ਼ੀ ਭਾਸ਼ਾ ਦਾ ਸ਼ਬਦ ਹੈ ਅਤੇ ਇਹਦਾ ਅਰਥ ਹੈ ‘‘ਭੈਅ ਦੇ ਯੋਗ।’’¹⁵ ਕਿੰਗ ਜੇਮਸ ਵਾਲੀ ਬਾਈਬਲ ਵਿਚ ਇਹ ਸ਼ਬਦ ਇੱਕੋ ਵਾਰ, ਜ਼ਬੂਰ 111: 9 ਵਿਚ ਮਿਲਦਾ ਹੈ: ਪ੍ਰਮੇਸ਼ਵਰ ਬਾਰੇ ਲਿਖਦਿਆਂ ਜ਼ਬੂਰ ਲਿਖਣ ਵਾਲਾ ਕਹਿੰਦਾ ਹੈ, ‘‘... holy and reverend is His name’’ ਭਾਵ ‘‘ਉਹਦਾ [ਖ਼ੁਦਾ ਦਾ] ਨਾਮ ਪਵਿੱਤਰ ਅਤੇ ਭੈਅ ਯੋਗ ਹੈ।’’ ਭੈਅ ਦੇ ਯੋਗ ਸਿਰਫ਼ ਖ਼ੁਦਾ ਹੀ ਹੈ। ਮੈਂ ਆਪਣੇ ਨਾਮ ਨਾਲ ‘‘ਰੈਵਰੈਂਡ’’ ਇਸੇ ਲਈ ਨਹੀਂ ਲਗਾਉਂਦਾ ਕਿਉਂਕਿ ਮੈਂ ਖ਼ੁਦਾ ਨਹੀਂ ਹਾਂ।

ਸੰਤ: ਦੂਜੇ ਮੈਂਬਰ

ਸਥਾਨਕ ਮੰਡਲੀ ਵਿਚ ਬਹੁਤ ਸਾਰੇ ਹੋਰ ਮਹੱਤਵਪੂਰਣ ਅਤੇ ਖ਼ਾਸ ਕੰਮ ਹਨ। ਉਦਾਹਰਣ ਲਈ, ਲੋਕਾਂ ਵਿਚ ਵਚਨ ਦੀ ਸਿੱਖਿਆ ਦੇਣ ਵਾਲੇ ਹਨ (ਵੇਖੋ ਅਫ਼ਸੀਆਂ 4: 11)। ਪਰ, ਕੁਝ ਦੇਰ ਲਈ, ਮੈਂ ਕਲੀਸੀਆ ਦੇ ਦੂਜੇ ਸਭ ਲੋਕਾਂ ਨੂੰ ਸ਼ਾਮਲ ਕਰਨ ਲਈ ਫ਼ਿੱਲਿਪੀਆਂ 1: 1 ਵਿਚ ਵਰਤੇ ਗਏ ‘‘ਸੰਤ’’ ਸ਼ਬਦ ਦੀ ਵਰਤੋਂ ਕਰਾਂਗਾ। ਹਰ ਮੈਂਬਰ ਐਲਡਰਾਂ ਦੇ ਅਧੀਨ ਹੈ ਅਤੇ ਉਨ੍ਹਾਂ ਦੇ ਇਖ਼ਤਿਆਰ ਵਿਚ ਹੈ।¹⁶ ਇਬਰਾਨੀਆਂ 13: 17 ਕਹਿੰਦਾ ਹੈ, ‘‘ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਉਨ੍ਹਾਂ ਦੇ ਅਧੀਨ ਰਹੋ ਕਿਉਂ ਜੋ ਉਨ੍ਹਾਂ ਵਾਂਗੂੰ ਜਿਨ੍ਹਾਂ ਲੇਖਾ ਦੇਣਾ ਹੈ ਤੁਹਾਡੀਆਂ ਜਾਨਾਂ ਦੇ ਨਮਿੱਤ ਜਾਗਦੇ ਰਹਿੰਦੇ ਹਨ ਕਿ ਉਹ ਇਹ ਕੰਮ ਅਨੰਦ ਨਾਲ ਕਰਨ, ਨਾ ਹੌਕੇ ਭਰ ਭਰ ਕੇ ਕਿਉਂ ਜੋ ਇਹ ਤੁਹਾਡੇ ਲਈ ਲਾਭਵੰਤ ਨਹੀਂ।’’

ਸਾਰ

ਇਹ ਵਿਚਾਰ ਕਰਦਿਆਂ ਕਿ ਜਿੱਥੇ ਤੁਸੀਂ ਇਬਾਦਤ ਅਤੇ ਸੇਵਾ ਕਰੋਗੇ ਆਪਣੇ ਆਪ ਨੂੰ ਇਹ ਸਵਾਲ ਪੁੱਛੋ: ‘‘ਕੀ ਇਹ ਮੰਡਲੀ ਅਜ਼ਾਦ ਹੈ ਜਾਂ ਇਹ ਕਿਸੇ ਸੰਸਾਰਕ ਮੁਖੀ (ਸਿਰ) ਜਾਂ ਸੰਗਠਨ ਨੂੰ ਜਵਾਬਦੇਹ ਹੈ?’’; ‘‘ਕੀ ਇਸ ਮੰਡਲੀ ਦੇ ਪ੍ਰਚਾਰਕ ਨੂੰ ‘‘ਪਾਸਟਰ’’ ਕਿਹਾ ਜਾਂਦਾ ਹੈ?’’; ‘‘ਕੀ ਉਹ ਆਪਣੇ ਨਾਮ ਨਾਲ ਵਚਨ ਤੋਂ ਬਾਹਰ ‘ਰੈਵਰੈਂਡ’ ਵਰਗਾ ਕੋਈ ਖਿਤਾਬ ਲਾਉਂਦਾ ਹੈ?’’?

ਕਲੀਸੀਆ ਦਾ ਸੰਗਠਨ ਜ਼ਰੂਰੀ ਹੈ। ਇਹ ਪ੍ਰਮੇਸ਼ਵਰ ਦੀ ਯੋਜਨਾ ਦੇ ਮੁਤਾਬਕ ਹੋਣਾ ਚਾਹੀਦਾ ਹੈ।

ਟਿੱਪਣੀਆਂ

¹ਅੱਗੇ ਇਕ ਪਾਠ ਵਿਚ ਅਸੀਂ ਵੇਖਾਂਗੇ ਕਿ ਕਲੀਸੀਆ ਦੇ ਆਗੂਆਂ ਵਿਚ ਪ੍ਰਮੇਸ਼ਵਰ ਵੱਲੋਂ ਠਹਿਰਾਈਆਂ ਖ਼ਾਸ ਯੋਗਤਾਵਾਂ ਹੋਣੀਆਂ ਜ਼ਰੂਰੀ ਹਨ। ਜੇ ਮੰਡਲੀ ਦੇ ਪੁਰਖਾਂ ਵਿਚ ਉਹ ਯੋਗਤਾਵਾਂ ਨਹੀਂ ਹਨ ਤਾਂ ਆਗੂਆਂ ਦੀ ਨਿਯੁਕਤੀ ਨਹੀਂ ਕੀਤੀ ਜਾਣੀ ਚਾਹੀਦੀ। ਫਿਰ ਵੀ, ਅਜਿਹੀ ਹਾਲਤ ਵਿਚ ਮੰਡਲੀ ਨੂੰ ਲੋੜ ਹੈ (ਵੇਖੋ ਤੀਤਸ 1:5)। ਮੰਡਲੀਆਂ ਦੇ ਪੁਰਖਾਂ ਵਿਚ ਅਜਿਹੇ ਗੁਣਾਂ ਦਾ ਵਧਦੇ ਰਹਿਣਾ ਜ਼ਰੂਰੀ ਹੈ ਜੋ ਪ੍ਰਮੇਸ਼ਵਰ ਦੀਆਂ ਸ਼ਰਤਾਂ ਨੂੰ ਪੂਰਾ ਕਰਦੇ ਹੋਣ।² ਅੰਗ੍ਰੇਜ਼ੀ ਦੇ ਕਿੰਗ ਜੇਮਸ ਅਨੁਵਾਦ ਵਾਲੀ ਬਾਈਬਲ ਵਿਚ ‘‘ਬਿਸ਼ਪਸ’’ ਹੈ। ਜਿਵੇਂ ਕਿ ਅਸੀਂ ਵੇਖਾਂਗੇ, ‘‘ਬਿਸ਼ਪਸ’’ ਸ਼ਬਦ ਦਾ ਅਰਥ ਹੈ ‘‘ਨਿਗਾਹਬਾਨ।’’³ ਪਿਛਲੇ ਪਾਠ ਤੇ ਵਿਚਾਰ ਕਰੋ।⁴ ਮੈਂ ‘‘ਅਹੁਦੇ’’ ਸ਼ਬਦ ਨੂੰ ਕੌਮਿਆਂ ‘ਚ ਰੱਖਿਆ ਹੈ, ਕਿਉਂਕਿ ਮੈਂ ਇਹ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਇਹ ਅਹੁਦਾ ਹੀ ਨਹੀਂ ਸਗੋਂ ਇਕ ਕੰਮ ਹੈ। ਬਜ਼ੁਰਗੀ ਜਾਂ ਐਲਡਰ ਹੋਣ ਦਾ ਕੰਮ ਰੁਤਬੇ ਦਾ ਓਨਾ ਨਹੀਂ ਜਿੰਨਾ ਜ਼ਿੰਮੇਵਾਰੀ ਦਾ ਹੈ।⁵ ਕਲੀਸੀਆ ਦੇ ਆਗੂਆਂ ਲਈ (‘‘ਐਲਡਰ’’ ਅਤੇ ‘‘ਡੀਕਨ’’) ਉਸ ਸਮੇਂ ਆਮ ਵਰਤੋਂ ਵਿਚ ਆਉਣ ਵਾਲੇ ਸ਼ਬਦ ਸਨ। ਇਨ੍ਹਾਂ ਵਿਚ ਹਰੇਕ ਸ਼ਬਦ ਦੀ ਵਰਤੋਂ ਨਵੇਂ ਨੇਮ ਵਿਚ ਸਾਧਾਰਣ ਅਰਥ ਵਿਚ ਕੀਤੀ ਗਈ ਹੈ। ਸੰਦਰਭ ਤੋਂ ਪਤਾ ਲਗਦਾ ਹੈ ਕਿ ਸ਼ਬਦ ਦੀ ਵਰਤੋਂ ਸਾਧਾਰਣ ਅਰਥ ਵਿਚ ਕੀਤੀ ਗਈ ਹੈ ਜਾਂ ਕਲੀਸੀਆ ਦੇ ਆਗੂ ਲਈ।⁶ ਕਈ ਵਾਰ ਕਿਹਾ ਜਾਂਦਾ ਹੈ ਐਲਡਰਾਂ ਦਾ ਕੰਮ ਰੂਹਾਨੀ ਮਾਮਲਿਆਂ ਦੀ ਨਿਗਰਾਨੀ ਕਰਨਾ ਅਤੇ ਡੀਕਨ ਦਾ ਭੌਤਿਕ ਗੱਲਾਂ ਦੀ ਨਿਗਰਾਨੀ ਕਰਨਾ ਹੈ, ਪਰ ਇਹ ਸਹੀ ਨਹੀਂ ਹੈ। ਐਲਡਰ ਡੀਕਨਾਂ ਨੂੰ ਕਿਸੇ ਜਾਂ ਹਰ ਤਰ੍ਹਾਂ ਦੀ ਦੁਨਿਆਵੀ ਸੇਵਾ ਲਈ ਲਾ ਸਕਦੇ ਹਨ, ਪਰ ਫਿਰ ਵੀ ਮੰਡਲੀ ਨੂੰ ਪ੍ਰਭਾਵਤ ਕਰਨ ਵਾਲੀ ਹਰ ਜ਼ਿੰਮੇਵਾਰੀ ਐਲਡਰਾਂ ਦੀ ਹੀ ਹੈ।⁷ ਜੇ ਕਿਸੇ ਪ੍ਰਚਾਰਕ ਵਿਚ ਐਲਡਰ ਹੋਣ ਦੀਆਂ ਯੋਗਤਾਵਾਂ ਹੋਣ ਅਤੇ ਜੇ ਕਲੀਸੀਆ ਉਸ ਨੂੰ ਇਸ ਅਧਿਕਾਰ ਵਿਚ ਸੇਵਾ ਕਰਨ ਲਈ ਕਹੇ, ਤਾਂ ਉਹ (ਐਲਡਰਾਂ) ਬਜ਼ੁਰਗਾਂ/ਨਿਗਾਹਬਾਨਾਂ/ਪਾਸਬਾਨਾਂ ਵਿੱਚੋਂ ਇਕ ਹੋ ਸਕਦਾ ਹੈ, ਪਰ ਬਾਈਬਲ ਅਨੁਸਾਰ ਉਹ ਮੰਡਲੀ ਦਾ ‘‘ਇਕੱਲਾ ਪਾਸਬਾਨ’’ ਜਾਂ ਪਾਸਟਰ ਨਹੀਂ ਬਣ ਸਕਦਾ।⁸ ਨਿਰਧਾਰਤ ਯੋਗਤਾਵਾਂ ਦੇ ਅਧਾਰ ਤੇ ਮੰਡਲੀ ਵੱਲੋਂ ਆਗੂਆਂ ਨੂੰ ਚੁਣਨ ਦੀ ਇਕ ਉਦਾਹਰਣ ਲਈ, ਵੇਖੋ ਰਸੂਲਾਂ ਦੇ ਕੰਮ 6:3, 5।⁹ ਮੈਂ ‘‘ਡੀਕਨਾਂ’’ ਨੂੰ ਕੌਮਿਆਂ ਵਿਚ ਰੱਖਦਾ ਹਾਂ ਕਿਉਂਕਿ ਉਨ੍ਹਾਂ ਦੇ ‘‘ਅਧਿਕਾਰਕ’’ ਤੌਰ ਤੇ ਡੀਕਨ ਹੋਣ ਜਾਂ ਨਾ ਹੋਣ ਤੇ ਇਤਰਾਜ਼ ਹਨ। ਜੇ ਵੀ ਹੋਵੇ ਉਹ ਡੀਕਨਾਂ ਦਾ ਕੰਮ ਕਰਦੇ ਸਨ ਅਤੇ ਅਨੁਵਾਦ ਹੋਏ ਸ਼ਬਦ ‘‘ਸੇਵਕ’’ ਜਾਂ ਡੀਕਨ ਦੇ ਕ੍ਰਿਆ ਰੂਪ ਦੀ ਵਰਤੋਂ ਰਸੂਲਾਂ ਦੇ ਕੰਮ 6:2 ਵਿਚ ਕੀਤੀ ਗਈ ਹੈ।¹⁰ ਨਵਾਂ ਨੇਮ ਇਹ ਨਹੀਂ ਸਿਖਾਉਂਦਾ ਕਿ ‘‘ਡੀਕਨਾਂ ਦਾ ਇਕ ਮੰਡਲੀ’’ ਕਲੀਸੀਆ ਦਾ ਪ੍ਰਬੰਧ ਚਲਾਏ।

¹¹ਕੋਈ ‘‘ਪੂਰੇ ਸਮੇਂ’’ ਲਈ ਪ੍ਰਚਾਰ ਕਰਦਾ ਹੋਵੇ ਜਾਂ ਉਹ ਕੋਈ ਹੋਰ ਕੰਮ ਕਰਦਿਆਂ ਐਤਵਾਰ ਵਾਲੇ ਦਿਨ ਵਚਨ ਸੁਣਾਉਂਦਾ ਹੋਵੇ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਉਹ ਅਖਵਾਏਗਾ ਪ੍ਰਚਾਰਕ ਹੀ।¹² ‘‘ਇਵੈਂਜਲਿਸਟ’’ ਸ਼ਬਦ ਦਾ ਕਈ ਮੀਲ ਜਾ ਕੇ ਜਾਂ ਇੱਕੋ ਜਗ੍ਹਾ ਰਹਿ ਕੇ ਖੁਸ਼ਖ਼ਬਰੀ ਸੁਣਾਉਣ ਨਾਲ ਕੋਈ ਸਰੋਕਾਰ ਨਹੀਂ ਹੈ।¹³ ਨਵੇਂ ਨੇਮ ਵਿਚ ਆਮ ਤੌਰ ਤੇ ‘‘ਇਵੈਂਜਲਿਸਟ’’ ਦਾ ਕਿਰਿਆ ਰੂਪ ਮਿਲਦਾ ਹੈ। ਇਸ ਦਾ ਸ਼ਬਦੀ ਅਰਥ ‘‘ਖੁਸ਼ਖ਼ਬਰੀ ਦਾ ਪ੍ਰਚਾਰਕ’’ ਹੋਣਾ ਹੈ ਪਰ ਆਮ ਤੌਰ ਤੇ ਇਸ ਦਾ ਅਨੁਵਾਦ ਸਿਰਫ਼ ਪ੍ਰਚਾਰ ਕਰਨ ਵਾਲਾ ਕੀਤਾ ਜਾਂਦਾ ਹੈ (ਵੇਖੋ

ਰਸੂਲਾਂ ਦੇ ਕੰਮ 8:35; ਰੋਮੀਆਂ 1:15)।¹⁴ ਨਵਾਂ ਨੇਮ 'ਇਵੈਂਜਲਿਸਟ ਦੇ ਇਖਤਿਆਰ' ਦੀ ਕੋਈ ਅਖੌਤੀ ਸਿੱਖਿਆ ਨਹੀਂ ਦਿੰਦਾ।¹⁵ ਦ ਅਮੈਰਿਕਨ ਹੈਰਿਟੇਜ ਡਿਕਸ਼ਨਰੀ, ਤੀਜਾ ਸੰਸਕਰਣ s.v. reverend. ¹⁶ਯਾਨੀ, ਮੰਡਲੀ ਦੇ ਲੋਕਾਂ ਲਈ ਐਲਡਰਾਂ ਦੇ ਫ਼ੈਸਲੇ ਮੰਨਣੇ ਜ਼ਰੂਰੀ ਹਨ, ਬਸ਼ਰਤੇ ਉਹ ਮੰਡਲੀ ਨੂੰ ਗੁਮਰਾਹ ਕਰਨ ਵਾਲੇ ਨਾ ਹੋਣ (ਰਸੂਲਾਂ ਦੇ ਕੰਮ 20:28-31)।